

Washington ਦਾ ਆਮਦਨੀ-ਅਧਾਰਤ ਵਿੱਤ ਪੋਸ਼ਣ ਫੰਡ

Washington ਸਟੇਟ ਡਿਪਾਰਟਮੈਂਟ ਆਫ ਕਾਮਰਸ (Washington State Department of Commerce) ਅਤੇ U.S. ਡਿਪਾਰਟਮੈਂਟ ਆਫ ਟ੍ਰੇਜਰੀ (U.S. Department of Treasury) ਦੁਆਰਾ Washington ਸਟੇਟ ਸਮਾਲ ਬਿਜਨਸ ਕ੍ਰੈਡਿਟ ਇਨੀਸ਼ੀਏਟਿਵ (SSBCI) ਦੇ ਰਾਹੀਂ ਸਮਰਥਿਤ।



Washington State
Department of
Commerce

ਤੁਹਾਡੇ ਅੱਗੇ ਵਧਦੇ ਕਾਰੋਬਾਰ ਦੇ ਲਈ ਸਮਾਰਟ ਵਿੱਤ।

ਜੇਕਰ ਤੁਸੀਂ ਇੱਕ ਅਜਿਹਾ ਕਾਰੋਬਾਰ ਹੋ ਜੋ ਆਪਣੀ ਰਫ਼ਤਾਰ ਨਾਲ ਵਿਕਾਸ ਕਰਨਾ ਚਾਹੁੰਦਾ ਹੈ, ਤਾਂ ਆਮਦਨੀ-ਅਧਾਰਤ ਵਿੱਤ ਪੋਸ਼ਣ ਫੰਡ ਤੁਹਾਡੇ ਲਈ ਸਹੀ ਹੋ ਸਕਦਾ ਹੈ। ਸਾਡਾ ਆਮਦਨੀ-ਅਧਾਰਤ ਵਿੱਤ ਪੋਸ਼ਣ ਰਵਾਇਤੀ ਬੈਂਕ ਲੋਨਾਂ ਦਾ ਇੱਕ ਵਿਕਲਪ ਹੈ, ਜਿਸਦੀਆਂ ਅਦਾਇਗੀਆਂ ਤੁਹਾਡੀਆਂ ਖਾਸ ਜ਼ਰੂਰਤਾਂ ਦੇ ਅਨੁਸਾਰ ਅਨੁਕੂਲਿਤ ਕੀਤੀਆਂ ਜਾਂਦੀਆਂ ਹਨ ਅਤੇ ਤੁਹਾਡੇ ਕਾਰੋਬਾਰ ਦੀ ਆਮਦਨ ਦੇ ਅਨੁਸਾਰ ਤਿਆਰ ਕੀਤੀਆਂ ਜਾਂਦੀਆਂ ਹਨ।

ਆਮਦਨੀ-ਅਧਾਰਤ ਵਿੱਤ ਪੋਸ਼ਣ ਦਾ ਕੀ ਫਾਇਦਾ ਹੈ?

ਆਮਦਨੀ-ਅਧਾਰਤ ਵਿੱਤ ਪੋਸ਼ਣ ਦੇ ਰਵਾਇਤੀ ਰੂਪਾਂ ਦੀ ਅਦਾਇਗੀ ਕਾਰੋਬਾਰ ਦੀ ਸਕਲ ਆਮਦਨੀ ਤੋਂ ਕੀਤੀ ਜਾਂਦੀ ਹੈ। ਆਮਦਨੀ-ਅਧਾਰਤ ਵਿੱਤ ਪੋਸ਼ਣ ਫੰਡ ਦੁਆਰਾ ਸਮਰਥਤ ਵਿੱਤ ਪੋਸ਼ਣ ਵੱਖਰਾ ਹੈ, ਕਿਉਂਕਿ ਮੁੜ-ਭੁਗਤਾਨ ਨਿਵੇਸ਼ ਅਤੇ ਆਮ ਖਰਚਿਆਂ ਦੇ ਸਮਾਯੋਜਨ ਤੋਂ ਬਾਅਦ ਕਾਰੋਬਾਰ ਦੀ ਆਮਦਨ ਦੇ ਪ੍ਰਤੀਸ਼ਤ 'ਤੇ ਅਧਾਰਤ ਹੁੰਦਾ ਹੈ, ਜੋ ਕਾਰੋਬਾਰ ਨੂੰ ਵਿਕਸਿਤ ਕਰਨ ਦੇ ਲਈ ਜ਼ਰੂਰੀ ਹੁੰਦਾ ਹੈ — ਜਿਵੇਂ ਕਿ ਨਵੇਂ ਉਤਪਾਦਾਂ ਜਾਂ ਉਪਕਰਣਾਂ ਵਿੱਚ ਨਿਵੇਸ਼, ਸਾਮਾਨ ਦੀ ਕੀਮਤ, ਤਨਖਾਹ, ਕਿਰਾਇਆ, ਟੈਕਸ, ਅਤੇ ਹੋਰ ਮਨਜ਼ੂਰਸ਼ੁਦਾ ਖਰਚੇ।

ਆਪਣੀਆਂ ਜ਼ਰੂਰਤਾਂ ਦੇ ਸਭ ਤੋਂ ਅਨੁਕੂਲ ਵਿੱਤ ਪੋਸ਼ਣ ਵਿਕਲਪ ਚੁਣੋ।

Denkyem Loan

ਕਾਰੋਬਾਰਾਂ ਦੇ ਲਈ ਇਹ ਸ਼ਰਤਾਂ ਹਨ:

- ਉਹਨਾਂ ਨੂੰ Washington ਰਾਜ ਵਿੱਚ ਸਥਿਤ ਅਤੇ ਕਾਰੋਬਾਰ ਕਰਨ ਦੇ ਲਈ ਰਜਿਸਟਰ ਹੋਣਾ ਚਾਹੀਦਾ ਹੈ
- ਉਹਨਾਂ ਨੂੰ ਆਮਦਨੀ ਜਨਰੇਟ ਕਰਨੀ ਚਾਹੀਦੀ ਹੈ
- ਉਹਨਾਂ ਨੂੰ ਘੱਟ ਤੋਂ ਘੱਟ 12 ਮਹੀਨਿਆਂ ਤੋਂ ਕਾਰੋਬਾਰ ਵਿੱਚ ਹੋਣਾ ਚਾਹੀਦਾ ਹੈ, 2 ਸਾਲ ਤੋਂ ਵੱਧ ਹੋਣਾ ਵਧੀਆ ਹੈ
- ਉਹਨਾਂ ਨੂੰ ਇੱਕ ਲਾਭਕਾਰੀ ਸੰਸਥਾ ਹੋਣਾ ਚਾਹੀਦਾ ਹੈ
- 500 ਜਾਂ ਉਸ ਤੋਂ ਘੱਟ ਕਰਮਚਾਰੀ ਹੋਣੇ ਚਾਹੀਦੇ ਹਨ

ਸ਼ਰਤਾਂ:

- 3 ਸਾਲ ਦੀ ਮਿਆਦ
- ਕਾਰਜਸ਼ੀਲ ਪੂੰਜੀ ਲੋਨ \$10,000 - \$50,000 ਦੇ ਵਿਚਕਾਰ
- ਇਸ ਉਤਪਾਦ ਦਾ ਗੁਣਜ 1.10x (6.29% APR*) ਹੈ
- ਮੁੜ-ਭੁਗਤਾਨ ਕਾਰੋਬਾਰ ਦੀ ਸਮਾਯੋਜਿਤ ਮਾਸਿਕ ਆਮਦਨੀ ਦੇ 5% 'ਤੇ ਸੈਂਟ ਕੀਤਾ ਗਿਆ ਹੈ, ਜਿਸ ਵਿੱਚ ਘੱਟੋ-ਘੱਟ ਮਹੀਨਾਵਾਰ ਭੁਗਤਾਨ \$100 ਹੈ



Ajust from Grow America

ਕਾਰੋਬਾਰਾਂ ਦੇ ਲਈ ਇਹ ਸ਼ਰਤਾਂ ਹਨ:

- ਉਹਨਾਂ ਨੂੰ Washington ਰਾਜ ਵਿੱਚ ਸਥਿਤ ਅਤੇ ਕਾਰੋਬਾਰ ਕਰਨ ਦੇ ਲਈ ਰਜਿਸਟਰ ਹੋਣਾ ਚਾਹੀਦਾ ਹੈ
- ਲੋਨ ਚੁਕਾਉਣ ਦੀ ਸਮਰੱਥਾ ਪ੍ਰਦਰਸ਼ਿਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ
- ਉਹਨਾਂ ਨੂੰ ਘੱਟ ਤੋਂ ਘੱਟ 3 ਸਾਲਾਂ ਤੋਂ ਕਾਰੋਬਾਰ ਵਿੱਚ ਹੋਣਾ ਚਾਹੀਦਾ ਹੈ
- ਉਹਨਾਂ ਨੂੰ ਇੱਕ ਲਾਭਕਾਰੀ ਸੰਸਥਾ ਹੋਣਾ ਚਾਹੀਦਾ ਹੈ
- 500 ਜਾਂ ਉਸ ਤੋਂ ਘੱਟ ਕਰਮਚਾਰੀ ਹੋਣੇ ਚਾਹੀਦੇ ਹਨ

ਸ਼ਰਤਾਂ:

- 3 ਸਾਲ ਦੀ ਮਿਆਦ
- ਕਾਰਜਸ਼ੀਲ ਪੂੰਜੀ ਲੋਨ \$50,001 - \$500,000 ਦੇ ਵਿਚਕਾਰ (ਅਪਵਾਦਾਂ ਦੇ ਨਾਲ \$1 ਮਿਲੀਅਨ ਤੱਕ)
- ਇਸ ਉਤਪਾਦ ਦਾ ਗੁਣਜ 1.24x (14.27% APR*) ਹੈ
- ਮੁੜ-ਭੁਗਤਾਨ ਕਾਰੋਬਾਰ ਦੀ ਸਮਾਯੋਜਿਤ ਮਾਸਿਕ ਆਮਦਨੀ ਦੇ 20% ਦੇ ਆਧਾਰ 'ਤੇ ਹੈ, ਜਿਸ ਵਿੱਚ ਘੱਟੋ-ਘੱਟ ਮਹੀਨਾਵਾਰ ਭੁਗਤਾਨ \$1,000 ਹੈ



*APR ਤੁਹਾਡੇ ਵਿੱਤ ਪੋਸ਼ਣ ਦੀ ਅਨੁਮਾਨਤ ਲਾਗਤ ਹੈ ਜੋ ਸਲਾਨਾ ਦਰ ਵਜੋਂ ਦਰਸਾਈ ਜਾਂਦੀ ਹੈ ਅਤੇ ਇਸ ਵਿੱਚ ਵਿਆਜ ਲਾਗਤਾਂ ਅਤੇ SSBCI ਗਾਹਕ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਮਨਜ਼ੂਰ ਕੋਈ ਹੋਰ ਵਿੱਤ ਖਰਚੇ ਸ਼ਾਮਲ ਹੁੰਦੇ ਹਨ।


ਆਮਦਨੀ-ਅਧਾਰਤ ਲੋਨ ਇਸ ਤਰ੍ਹਾਂ ਕੰਮ ਕਰਦਾ ਹੈ।

ਕੁਝ ਸਾਲ ਪਹਿਲਾਂ ਖੁੱਲ੍ਹਣ ਤੋਂ ਬਾਅਦ, Rebecca ਦੀ ਫੁੱਲਾਂ ਦੀ ਦੁਕਾਨ ਵਿੱਚ ਗਾਹਕਾਂ ਅਤੇ ਆਮਦਨੀ ਵਿੱਚ ਵਾਧਾ ਦੇਖਿਆ ਗਿਆ ਹੈ। ਉਸ ਕੋਲ ਵਾਧੂ ਇਨਵੈਂਟਰੀ ਅਤੇ ਸਟਾਫ ਵਿੱਚ ਨਿਵੇਸ਼ ਕਰਕੇ ਆਪਣੇ ਕਾਰੋਬਾਰ ਨੂੰ ਹੋਰ ਵੀ ਅੱਗੇ ਵਧਾਉਣ ਦਾ ਮੌਕਾ ਹੈ। Rebecca ਲੋਨ ਲੈਣਾ ਚਾਹੁੰਦੀ ਹੈ, ਪਰ ਵਿਕਾਸ ਅਤੇ ਵਿਸਥਾਰ ਦੇ ਪੜਾਵਾਂ ਦੌਰਾਨ ਕਾਰੋਬਾਰਾਂ ਲਈ ਇੱਕ ਸਥਿਰ ਭੁਗਤਾਨ ਢਾਂਚਾ ਮੁਸ਼ਕਲ ਹੋ ਸਕਦਾ ਹੈ।


Rebecca ਦੇ ਲਈ ਆਮਦਨੀ-ਅਧਾਰਤ ਲੋਨ ਸਹੀ ਹੋ ਸਕਦਾ ਹੈ। ਇੱਕ ਰਵਾਇਤੀ RBF ਲੋਨ ਦੇ ਲਈ Rebecca ਨੂੰ ਆਪਣੀ ਸਕਲ ਆਮਦਨੀ ਦਾ ਇੱਕ ਹਿੱਸਾ ਚੁਕਾਉਣਾ ਪਵੇਗਾ ਅਤੇ ਕਾਰੋਬਾਰ ਵਿੱਚ ਨਿਵੇਸ਼ ਕਰਨ ਦੀ ਉਸਦੀ ਯੋਗਤਾ ਸੀਮਤ ਹੋਵੇਗੀ।

Washington RBF ਫੰਡ ਤੋਂ ਮਿਲਿਆ ਵਿੱਤ ਪੇਸ਼ਣ ਉਸਦੀ ਆਮਦਨੀ ਦੇ ਵਾਧੇ ਦੇ ਅਨੁਕੂਲ ਹੁੰਦਾ ਹੈ ਅਤੇ ਇਸ ਨਾਲ ਉਹ ਆਪਣੇ ਕਾਰੋਬਾਰ ਵਿੱਚ ਮਹੱਤਵਪੂਰਨ ਨਿਵੇਸ਼ ਕਰ ਸਕਦੀ ਹੈ, ਅਤੇ ਉਹ ਆਪਣੀ ਇਨਵੈਂਟਰੀ ਨੂੰ ਦੁੱਗਣਾ ਕਰਨ ਅਤੇ ਇੱਕ ਸਹਾਇਕ ਨੂੰ ਨਿਯੁਕਤ ਕਰਨ ਦੇ ਯੋਗ ਹੁੰਦੀ ਹੈ। ਸਮਾਯੋਜਿਤ ਆਮਦਨੀ 'ਤੇ ਅਧਾਰਤ ਲਚੀਲੀਆਂ ਅਦਾਇਗੀਆਂ ਦੇ ਨਾਲ, ਉਹ ਵਧੇਰੇ ਦਰਸ਼ਕਾਂ ਤੱਕ ਪਹੁੰਚਣ ਲਈ ਮਾਰਕੀਟਿੰਗ ਵਿੱਚ ਵੀ ਨਿਵੇਸ਼ ਕਰ ਸਕਦੀ ਹੈ।

ਟਰਮ ਲੋਨ



Washington RBF ਫੰਡ



ਕਾਰਜਸ਼ੀਲ ਪੂੰਜੀ ਇਹਨਾਂ 'ਤੇ ਖਰਚ ਕੀਤੀ ਜਾ ਸਕਦੀ ਹੈ:

- ਉਪਕਰਣ
- ਮੁਰੰਮਤ ਜਾਂ ਨਵੀਨੀਕਰਨ
- ਮਾਰਕੀਟਿੰਗ ਅਤੇ ਵਿਗਿਆਪਨ
- ਤਨਖਾਹ ਸੂਚੀ
- ਸਪਲਾਈ
- ਅਤੇ ਹੋਰ
- ਕਿਰਾਇਆ ਅਤੇ ਸਹੂਲਤਾਂ
- ਇਨਵੈਂਟਰੀ

ਸਾਡੇ ਜਾਣਕਾਰ ਵਿੱਤੀ ਮਾਹਰ ਤੁਹਾਨੂੰ ਸਹੀ ਰਾਹ ਦਿਖਾਉਣਗੇ।

ਉਹ ਰਵਾਇਤੀ ਬੈਂਕਾਂ ਵਾਂਗ ਨਹੀਂ ਹਨ। ਇਹ ਕਮਿਊਨਿਟੀ ਡਿਵੈਲਪਮੈਂਟ ਵਿੱਤੀ ਸੰਸਥਾਵਾਂ ਜਾਂ CDFI ਹਨ, ਜਿਨ੍ਹਾਂ ਕੋਲ ਛੋਟੇ ਕਾਰੋਬਾਰਾਂ ਦੇ ਨਾਲ ਕੰਮ ਕਰਨ ਦਾ ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਦਾ ਵਿੱਤੀ ਮਾਰਗਦਰਸ਼ਨ ਸਹਾਇਕ, ਪਾਰਦਰਸ਼ੀ ਅਤੇ ਸੱਚਾ ਹੈ, ਅਤੇ ਉਹ ਅੱਗੇ ਵਧਣ ਦੇ ਸਭ ਤੋਂ ਵਧੀਆ ਤਰੀਕੇ 'ਤੇ ਤੁਹਾਡੇ ਨਾਲ ਸਹਿਯੋਗ ਕਰਨਗੇ।

ਆਪਣੇ ਲਈ ਸਹੀ ਵਿੱਤ ਪੇਸ਼ਣ ਵਿਕਲਪ ਖੋਜੋ।



ਇਸ ਵੈਬਸਾਈਟ 'ਤੇ ਜਾਓ
growamerica.org/rbf
ਅਤੇ ਅੱਜ ਹੀ ਸ਼ੁਰੂਆਤ ਕਰੋ।

Washington ਆਮਦਨੀ-ਅਧਾਰਤ ਵਿੱਤ ਪੇਸ਼ਣ ਫੰਡ ਨੂੰ Washington ਸਟੇਟ ਡਿਪਾਰਟਮੈਂਟ ਆਫ਼ ਕਾਮਰਸ ਅਤੇ US ਡਿਪਾਰਟਮੈਂਟ ਆਫ਼ ਟ੍ਰੇਜ਼ਰੀ ਦੁਆਰਾ Washington ਸਟੇਟ ਸਮਾਲ ਬਿਜ਼ਨਸ ਕ੍ਰੈਡਿਟ ਇਨੀਸ਼ੀਏਟਿਵ (SSBCI) ਰਾਹੀਂ ਸਮਰਥਨ ਪ੍ਰਾਪਤ ਹੈ। SSBCI ਕਿਸ ਤਰ੍ਹਾਂ ਕਮਿਊਨਿਟੀ ਡਿਵੈਲਪਮੈਂਟ ਫਾਈਨੈਂਸ਼ੀਅਲ ਇੰਸਟੀਚਿਊਸ਼ਨਜ਼ (CDFIs) ਅਤੇ ਪਾਰਟੀਸਿਪੇਟਿੰਗ ਲੈਂਡਰਜ਼ ਨੂੰ ਪੂਰੇ ਵਾਸ਼ਿੰਗਟਨ ਵਿੱਚ ਛੋਟੇ ਕਾਰੋਬਾਰਾਂ ਅਤੇ ਗੈਰ-ਮੁਨਾਫ਼ਾ ਸੰਸਥਾਵਾਂ ਦੇ ਲਈ ਵਾਧੂ ਪੂੰਜੀ ਪ੍ਰਦਾਨ ਕਰਦਾ ਹੈ, ਖਾਸ ਕਰਕੇ ਇਤਿਹਾਸਕ ਤੌਰ 'ਤੇ ਘੱਟ ਸੇਵਾ ਪ੍ਰਾਪਤ ਵਾਲੇ ਅਤੇ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਭਾਈਚਾਰਿਆਂ ਨੂੰ, ਇਸ ਬਾਰੇ ਹੋਰ ਜਾਣਨ ਲਈ ਤੁਸੀਂ [ਏਜੰਸੀ ਦੀ ਵੈੱਬਸਾਈਟ](#) 'ਤੇ ਜਾ ਸਕਦੇ ਹੋ।

ਇਸ ਪ੍ਰੋਜੈਕਟ ਨੂੰ U.S. ਡਿਪਾਰਟਮੈਂਟ ਆਫ਼ ਟ੍ਰੇਜ਼ਰੀ ਦੁਆਰਾ ਦਿੱਤੇ ਗਏ ਗ੍ਰਾਂਟ ਨੰਬਰ SSBCI-21031-0048 ਦੁਆਰਾ ਸਮਰਥਨ ਦਿੱਤਾ ਗਿਆ ਸੀ, ਧਿਆਨ ਦਿਓ: ਸਟੇਟ ਸਮਾਲ ਬਿਜ਼ਨਸ ਕ੍ਰੈਡਿਟ ਇਨੀਸ਼ੀਏਟਿਵ। ਇਸ ਦਸਤਾਵੇਜ਼ ਵਿੱਚ ਦਿੱਤੇ ਗਏ ਵਿਚਾਰ ਲੇਖਕ ਦੇ ਆਪਣੇ ਹਨ ਅਤੇ ਜ਼ਰੂਰੀ ਨਹੀਂ ਕਿ ਇਹ U.S. ਡਿਪਾਰਟਮੈਂਟ ਆਫ਼ ਟ੍ਰੇਜ਼ਰੀ ਦੀ ਅਧਿਕਾਰਤ ਸਥਿਤੀ ਜਾਂ ਨੀਤੀਆਂ ਨੂੰ ਦਰਸਾਉਂਦੇ ਹੋਣ, ਧਿਆਨ ਦਿਓ: ਸਟੇਟ ਸਮਾਲ ਬਿਜ਼ਨਸ ਕ੍ਰੈਡਿਟ ਇਨੀਸ਼ੀਏਟਿਵ। ਗ੍ਰਾਂਟ ਫੰਡਾਂ ਦਾ ਪ੍ਰਬੰਧਨ Washington ਸਟੇਟ ਡਿਪਾਰਟਮੈਂਟ ਆਫ਼ ਕਾਮਰਸ ਦੁਆਰਾ ਕੀਤਾ ਜਾਂਦਾ ਹੈ।